

Teg Bahadur RHAPSODY

TRACK 1 - KAVAN GUN PRAANPATH

ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ ॥੧॥ ਰਹਾਉ ॥
kavan gun praanapat milau meree maiee ||1|| rahaau ||
By what virtues can I meet the Lord of life, O my mother? ||1||Pause||

ਰੂਪ ਹੀਨ ਬੁਧਿ ਬਲ ਹੀਨੀ ਮੇਹਿ ਪਰਦੇਸਨਿ ਦੂਰ ਤੇ ਆਈ ॥੧॥
roop heen budh bal heenee moh paradhesan dhoor te aaiee ||1||
I have no beauty, understanding or strength; I am a stranger, from far away. ||1||

ਨਾਹਿਨ ਦਰਬੁ ਨ ਜੋਬਨ ਮਾਤੀ ਮੇਹਿ ਅਨਾਥ ਕੀ ਕਰਹੁ ਸਮਾਈ ॥੨॥
naahin dharab na joban maatee moh anaath kee karahu samaiee ||2||
I am not wealthy or youthful. I am an orphan - please, unite me with Yourself. ||2||

ਖੋਜਤ ਖੋਜਤ ਭਈ ਬੈਰਾਗਨਿ ਪ੍ਰਭ ਦਰਸਨ ਕਉ ਹਉ ਫਿਰਤ ਤਿਸਾਈ ॥੩॥
khojat khojat bhiee bairaagan prabh dharasan kau hau firat tisaiee ||3||
Searching and searching, I have become a renunciate, free of desire. I wander around,
searching for the Blessed Vision of God's Darshan. ||3||

ਦੀਨ ਦਇਆਲ ਕ੍ਰਿਪਾਲ ਪ੍ਰਭ ਨਾਨਕ ਸਾਧਸੰਗਿ ਮੇਰੀ ਜਲਨਿ ਬੁਝਾਈ ॥੪॥੧॥੧੯॥
dheen dhiaal kirapaal prabh naanak saadhasa(n)g meree jalan bujhaiee
||4||1||118||
God is Compassionate, and Merciful to the meek; O Nanak, in the Saadh Sangat, the Company
of the Holy, the fire of desire has been quenched. ||4||1||118||

Teg Bahadur RHAPSODY

TRACK 2 - KAACHE GUR TE MUKAT NA HOOAA

ਘਰ ਦਰ ਫਿਰਿ ਥਾਕੀ ਬਹੁਤੇਰੇ ॥
ghar dhar fir thaakee bahutere ॥
Wandering to countless doorsteps and homes, I have grown weary.

ਜਾਤਿ ਅਸੰਖ ਅੰਤ ਨਹੀ ਮੇਰੇ ॥
jaat asa(n)kh a(n)t nahee mere ॥
My incarnations are countless, without limit.

ਕੇਤੇ ਮਾਤ ਪਿਤਾ ਸੁਤ ਧੀਆ ॥
kete maat pitaa sut dheea ॥
I have had so many mothers and fathers, sons and daughters.

ਕੇਤੇ ਗੁਰ ਚੇਲੇ ਫੁਨਿ ਹੂਆ ॥
kete gur chele fun hooa ॥
I have had so many gurus and disciples.

ਕਾਚੇ ਗੁਰ ਤੇ ਮੁਕਤਿ ਨ ਹੂਆ ॥
kaache gur te mukat na hooa ॥
Through a false guru, liberation is not found.

ਕੇਤੀ ਨਾਰਿ ਵਰੁ ਏਰੁ ਸਮਾਲਿ ॥
ketee naar var ek samaal ॥
There are so many brides of the One Husband Lord - consider this.

ਗੁਰਮੁਖਿ ਮਰਣੁ ਜੀਵਣੁ ਪ੍ਰਭ ਨਾਲਿ ॥
gurmukh maran jeevan prabh naal ॥
The Gurmukh dies, and lives with God.

ਦਹ ਦਿਸ ਢੂਢਿ ਘਰੈ ਮਹਿ ਪਾਇਆ ॥
dheh dhis ddoodd gharai meh paiaa ॥
Searching in the ten directions, I found Him within my own home.

Teg Bahadur RHAPSODY

TRACK 3 - GURU LADHO RE

Teg Bahadur RHAPSODY

TRACK 4 - BEET JAIHAI BEET JAIHAI

ਜੈਜਾਵੰਤੀ ਮਹਲਾ ੯ ॥

jaijaava(n)tee mahalaa nauvaa ॥

Jaijaavantee, Ninth Mehla:

ਬੀਤ ਜੈਰੈ ਬੀਤ ਜੈਰੈ ਜਨਮੁ ਅਕਾਜੁ ਰੇ ॥

beet jaihai beet jaihai janam akaaj re ॥

Slipping away - your life is uselessly slipping away.

ਨਿਸਿ ਦਿਨੁ ਸੁਨਿ ਕੈ ਪੁਰਾਨ ਸਮਝਤ ਨਹ ਰੇ ਅਜਾਨ ॥

nis dhin sun kai puraana samajhat neh re ajaan ॥

Night and day, you listen to the Puraanas, but you do not understand them, you ignorant fool!

ਕਾਲੁ ਤਉ ਪਹੂਚਿਓ ਆਨਿ ਕਹਾ ਜੈਰੈ ਭਾਜਿ ਰੇ ॥੧॥ ਰਹਾਉ ॥

kaal tau pahoochio aan kahaa jaihai bhaaj re ॥1॥ rahaau ॥

Death has arrived; now where will you run? ॥1॥Pause॥

ਅਸਥਿਰੁ ਜੇ ਮਾਨਿਓ ਦੇਹ ਸੇ ਤਉ ਤੇਰਉ ਹੋਇ ਹੈ ਖੇਹ ॥

asathir jo maanio dheh so tau terau hoi hai kheh ॥

You believed that this body was permanent, but it shall turn to dust.

ਅਸਥਿਰੁ ਜੇ ਮਾਨਿਓ ਦੇਹ ਸੇ ਤਉ ਤੇਰਉ ਹੋਇ ਹੈ ਖੇਹ ॥

asathir jo maanio dheh so tau terau hoi hai kheh ॥

You believed that this body was permanent, but it shall turn to dust.

ਕਿਉ ਨ ਹਰਿ ਕੇ ਨਾਮੁ ਲੇਹਿ ਮੂਰਖ ਨਿਲਾਜ ਰੇ ॥੧॥

kiau na har ko naam leh moorakh nilaaj re ॥1॥

Why don't you chant the Name of the Lord, you shameless fool? ॥1॥

ਰਾਮ ਭਗਤਿ ਹੀਏ ਆਨਿ ਛਾਡਿ ਦੇ ਤੈ ਮਨ ਕੇ ਮਾਨੁ ॥

raam bhagat he'ee aan chhaadd dhe tai man ko maan ॥

Let devotional worship of the Lord enter into your heart, and abandon the intellectualism of your mind.

Teg Bahadur RHAPSODY

ਨਾਨਕ ਜਨ ਇਹ ਬਖਾਨਿ ਜਗ ਮਹਿ ਬਿਰਾਜੁ ਰੇ ॥੨॥੪॥

naanak jan ieh bakhaan jag meh biraaj re ॥2॥4॥

O Servant Nanak, this is the way to live in the world. ॥2॥4॥

Teg Bahadur RHAPSODY

TRACK 5 - DHARAM HET SAAKAA JIN KEEAA

ਤਿਲਕ ਜੰਝੂ ਰਾਖਾ ਪ੍ਰਭ ਤਾ ਕਾ ॥

tilak ja(n)n(j)oo raakhaa prabh taa kaa ॥

He protected the forehead mark (tilak) and sacred thread (of the Hindus),

ਕੀਨੇ ਬਡੇ ਕਲੂ ਮਹਿ ਸਾਕਾ ॥

keeno baddo kaloo meh saakaa ॥

which marked a great event in this age of Kaljug (era of sin).

ਸਾਧਨ ਹੇਤਿ ਇਤੀ ਜਿਨਿ ਕਰੀ ॥

saadhan het itee jin karee ॥

For the sake of Saints,

ਸੀਸੁ ਦੀਆ ਪਰੁ ਸੀ ਨ ਉਚਰੀ ॥੧੩॥

sees dheea par see na ucharee ॥13॥

He laid down His head without even a sign of pain.

ਧਰਮ ਹੇਤ ਸਾਕਾ ਜਿਨਿ ਕੀਆ ॥

dharam het saakaa jin keea ॥

For the sake of Dharma (righteousness),

ਸੀਸੁ ਦੀਆ ਪਰ ਸਿਰਰੁ ਨ ਦੀਆ ॥

sees dheea par sirar na dheea ॥

He sacrificed Himself. He laid down His head, remaining uncompromising in His principles.

ਨਾਟਕ ਚੇਟਕ ਕੀਏ ਕੁਕਾਜਾ ॥

naaTak cheTak ke'ee kukaajaa ॥

The performance of miracles and malpractices...

ਪ੍ਰਭ ਲੋਗਨ ਕਹ ਆਵਤ ਲਾਜਾ ॥੧੪॥

prabh logan keh aavat laajaa ॥14॥

... is condemned by the Saints of the Lord. (Sri Guru Tegh Bahadur Jee refused to show a miracle to avoid the death sentence).